

12 ਜੂਨ, 2018

## ਬ੍ਰੈਂਪਟਨ ਮਾਰਕੀਟਾਂ – ਵਧੀਆ ਸਮਾਂ ਬਿਤਾਉਣ ਦਾ ਮੌਕਾ

ਬ੍ਰੈਂਪਟਨ, ਓਨਟਾਰੀਓ – ਲੰਮੇ ਸਮੇਂ ਤੋਂ ਉਡੀਕੀਆਂ ਜਾਂਦੀਆਂ ਬ੍ਰੈਂਪਟਨ ਮਾਰਕੀਟਾਂ ਇਸ ਜੂਨ ਵਾਪਸ ਆ ਰਹੀਆਂ ਹਨ ਅਤੇ ਵਾਅਦਾ ਹੈ ਕਿ ਇਹ ਵਧੀਆ ਸਮਾਂ ਬਿਤਾਉਣ ਦਾ ਸਰਬੋਤਮ ਮੌਕਾ ਹੋਣਗੀਆਂ।

### [Downtown Brampton Farmers' Market \(ਡਾਉਨਟਾਊਨ ਬ੍ਰੈਂਪਟਨ ਫਾਰਮਰਸ ਮਾਰਕੀਟ\)](#)

ਸ਼ਨੀਵਾਰ, 16 ਜੂਨ ਨੂੰ ਸ਼ੁਰੂਆਤ ਦੇ ਨਾਲ, 75 ਤੋਂ ਵੱਧ ਉਤਪਾਦਕਾਂ, ਤਿਆਰ ਸਮਾਨ ਦੇ ਵਿਕਰੇਤਾਵਾਂ, ਅਤੇ ਸਥਾਨਕ ਸ਼ਿਲਪਕਾਰਾਂ ਦੇ ਨਾਲ, 2018 ਦੀ ਫਾਰਮਰਸ ਮਾਰਕੀਟ (ਕਿਸਾਨਾਂ ਦੀ ਮਾਰਕੀਟ) ਨੈਲਸਨ ਸਟ੍ਰੀਟ (Nelson Street) ਤੋਂ ਵੈਲਿੰਗਟਨ ਸਟ੍ਰੀਟ (Wellington Street) ਤੱਕ, ਮੇਨ ਸਟ੍ਰੀਟ (Main Street) 'ਤੇ ਡਾਉਨਟਾਊਨ ਬ੍ਰੈਂਪਟਨ ਵਿਖੇ ਲੱਗੇਗੀ।

ਅਸਲ ਵਿੱਚ ਇਸਨੂੰ ਲੇਬਰ ਡੇ (Labour Day) ਦੇ ਬਾਅਦ ਰੋਜ਼ਲੀ ਪਾਰਕ (Rosalea Park) ਵਿਖੇ ਲਗਾਉਣ ਦੀ ਯੋਜਨਾ ਬਣਾਈ ਗਈ ਸੀ, ਪਰੰਤੂ ਹੁਣ ਡਾਉਨਟਾਊਨ ਫਾਰਮਰਸ ਮਾਰਕੀਟ (Downtown Farmers' Market) ਥੈਂਕਸਗਿਵਿੰਗ (Thanksgiving) ਵੀਕੈਂਡ ਤੱਕ ਮੇਨ ਸਟ੍ਰੀਟ (Main Street) ਵਿਖੇ ਹੀ ਰਹੇਗੀ।

2018 ਦੀ ਮਾਰਕੀਟ ਗਾਰਡਨ ਸਕਵੇਅਰ (Garden Square) ਵਿੱਚ 25 ਨਵੇਂ ਵਿਕਰੇਤਾਵਾਂ ਅਤੇ 7 ਨਵੇਂ ਕਲਾਕਾਰਾਂ 'ਤੇ ਮਾਣ ਕਰਦੀ ਹੈ, ਜਿਹਨਾਂ ਵਿੱਚੋਂ 20 ਬ੍ਰੈਂਪਟਨ ਦੇ ਸਥਾਨਕ ਕਾਰੋਬਾਰੀ ਹਨ। ਇੱਕ ਪੂਰੀ ਵਿਕਰੇਤਾ ਸੂਚੀ [online \(ਔਨਲਾਈਨ\)](#) ਪ੍ਰਾਪਤ ਕੀਤੀ ਜਾ ਸਕਦੀ ਹੈ।

ਡਾਉਨਟਾਊਨ ਫਾਰਮਰਸ ਮਾਰਕੀਟ ਤਾਜ਼ੇ ਸਥਾਨਕ ਭੋਜਨ ਪਦਾਰਥਾਂ, ਮੀਟ, ਵਿਸ਼ੇਸ਼ ਚੀਜ਼ਾਂ ਅਤੇ ਤਿਆਰ ਭੋਜਨ ਲਈ ਇੱਕ ਵਨ-ਸਟੋਪ ਦੁਕਾਨ ਹੈ। ਕਾਰਜਕਰਮ ਬਾਰੇ ਹੋਰ ਜਾਣਕਾਰੀ ਲਈ, [www.brampton.ca/bramptonfarmersmarket](http://www.brampton.ca/bramptonfarmersmarket) 'ਤੇ ਜਾਓ।

### **ਡਾਉਨਟਾਊਨ ਮਾਰਕੀਟ (Downtown Market) ਦੇ ਵੇਰਵੇ:**

- ਹਰੇਕ ਸ਼ਨੀਵਾਰ, ਸਵੇਰੇ 7 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ, ਭਾਵੇਂ ਵਰਖਾ ਹੋਵੇ ਜਾਂ ਸਾਫ਼ ਮੌਸਮ ਹੋਵੇ, 6 ਅਕਤੂਬਰ ਤੱਕ
- ਮਾਰਕੀਟ ਬਹੁਤ ਜ਼ਿਆਦਾ ਖਰਾਬ ਮੌਸਮ ਦੀ ਸਥਿਤੀ ਵਿੱਚ ਨਹੀਂ ਚੱਲੇਗੀ
- ਮੇਨ ਸਟ੍ਰੀਟ (Main Street) ਹਰੇਕ ਸ਼ਨੀਵਾਰ ਨੂੰ ਸਵੇਰੇ 5:45 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਥਿਏਟਰ ਲੇਨ (Theatre Lane) ਤੋਂ ਵੈਲਿੰਗਟਨ ਸਟ੍ਰੀਟ (Wellington Street) ਤੱਕ ਬੰਦ ਰਹੇਗੀ
- ਸਿਟੀ ਹਾਲ (City Hall) ਦੇ ਅੰਦਰ ਸਥਿਤ, ਸਰਵਿਸ ਬ੍ਰੈਂਪਟਨ (Service Brampton) ਦਾ ਸਮਾਂ ਮਾਰਕੀਟ ਸੀਜਨ ਦੀ ਮਿਆਦ ਤੱਕ ਹਰੇਕ ਸ਼ਨੀਵਾਰ ਨੂੰ ਵਧਾ ਕੇ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਕੀਤਾ ਗਿਆ ਹੈ

- ਮੁਫਤ ਜਨਤਕ ਪਾਰਕਿੰਗ ਡਾਉਨਟਾਉਨ ਕੋਰ ਵਿੱਚ ਪੰਜ ਮਿਊਨਿਸਿਪਲ ਪਾਰਕਿੰਗ ਗਰਾਜਾਂ ਵਿਖੇ ਉਪਲਬਧ ਹੈ: ਸਿਟੀ ਹਾਲ (City Hall), ਵੈਸਟ ਟਾਵਰ (West Tower), ਜੋਹਨ ਸਟ੍ਰੀਟ (John Street), ਨੈਲਸਨ ਸਕਵੇਅਰ (Nelson Square) ਅਤੇ ਮਾਰਕੀਟ ਸਕਵੇਅਰ (Market Square)
- ਵਾਸ਼ਰੂਮ ਸਿਟੀ ਹਾਲ ਵਿਖੇ ਖੁੱਲ੍ਹਣਗੇ

### Mount Pleasant Village Market (ਮਾਊਂਟ ਪਲੈਜ਼ੈਂਟ ਵਿਲੇਜ ਮਾਰਕੀਟ)

ਵੀਰਵਾਰ, 21 ਜੂਨ ਨੂੰ, 100 ਕਮਿਊਟਰ ਡ੍ਰਾਈਵ (100 Commuter Drive) ਵਿਖੇ ਮਾਊਂਟ ਪਲੈਜ਼ੈਂਟ ਵਿਲੇਜ ਸਕਵੇਅਰ (Mount Pleasant Village Square) ਵਿੱਚ ਹਫ਼ਤਾਵਾਰ ਸ਼ਾਮ ਦੀ ਵਿਲੇਜ ਮਾਰਕੀਟ (Village Market) ਸੀਜਨ ਲਈ ਖੁੱਲ੍ਹਦੀ ਹੈ ਅਤੇ ਇਸ ਵਿੱਚ ਕਿਸਾਨ ਅਤੇ ਤਿਆਰ ਭੋਜਨ ਦੇ ਵਿਕਰੇਤਾ ਹੋਣਗੇ। ਇਸ ਸਾਲ ਨਵੀਂ ਵਿਸ਼ੇਸ਼ਤਾ ਵਾਧੂ ਸੀਟਾਂ ਅਤੇ ਫੂਡ ਟਰੱਕਾਂ ਦੇ ਚੱਕਰ ਸਕਵੇਅਰ ਨੂੰ ਗਰਮੀ ਵਿੱਚ ਵੀਰਵਾਰ ਦੀਆਂ ਸ਼ਾਮਾਂ ਨੂੰ ਭਾਈਚਾਰੇ ਦੇ ਇਕੱਠ ਵਾਲੀ ਇੱਕ ਨਵੀਂ ਅਤੇ ਰੋਮਾਂਚਕ ਥਾਂ ਬਣਾਉਂਦੀ ਹੈ।

### **ਮਾਊਂਟ ਪਲੈਜ਼ੈਂਟ ਵਿਲੇਜ ਮਾਰਕੀਟ (Mount Pleasant Village Market) ਦੇ ਵੇਰਵੇ:**

- ਹਰੇਕ ਵੀਰਵਾਰ, ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ, ਭਾਵੇਂ ਵਰਖਾ ਹੋਵੇ ਜਾਂ ਸਾਫ਼ ਮੌਸਮ ਹੋਵੇ, 4 ਅਕਤੂਬਰ ਤੱਕ
- ਮਾਰਕੀਟ ਬਹੁਤ ਜ਼ਿਆਦਾ ਖ਼ਰਾਬ ਮੌਸਮ ਦੀ ਸਥਿਤੀ ਵਿੱਚ ਨਹੀਂ ਚੱਲੇਗੀ
- ਮਾਰਕੀਟ ਲਈ ਪਾਰਕਿੰਗ ਗਰਮੀ ਦੇ ਸੀਜਨ ਲਈ ਮਾਊਂਟ ਪਲੈਜ਼ੈਂਟ ਵਿਲੇਜ ਸਕੂਲ (Mount Pleasant Village School) ਦੇ ਪਾਰਕਿੰਗ ਲੋਟ ਵਿੱਚ ਉਪਲਬਧ ਹੈ। ਵੱਧ ਤੋਂ ਵੱਧ ਤਿੰਨ ਘੰਟਿਆਂ ਤੱਕ ਵਾਧੂ ਸਟ੍ਰੀਟ ਪਾਰਕਿੰਗ ਉਪਲਬਧ ਹੈ।
- ਵਾਸ਼ਰੂਮ ਮਾਊਂਟ ਪਲੈਜ਼ੈਂਟ ਵਿਲੇਜ ਲਾਇਬ੍ਰੇਰੀ (Mount Pleasant Village Library) ਅਤੇ ਕਮਿਊਨਿਟੀ ਸੈਂਟਰ (Community Centre) ਵਿਖੇ ਖੁੱਲ੍ਹਣਗੇ

### **ਹਵਾਲਾ**

“ਅਸੀਂ ਬ੍ਰੈਂਪਟਨ ਵਿੱਚ ਮਾਰਕੀਟ ਸੀਜਨ ਦੀਆਂ ਦੇਖਣ ਵਾਲੀਆਂ ਥਾਵਾਂ, ਖੁਸ਼ਬੋਆਂ, ਅਤੇ ਧੁਨੀਆਂ ਦਾ ਇੱਕ ਵਾਰ ਫਿਰ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ। ਪੂਰੇ ਓਨਟੈਰੀਓ ਦੇ ਲੋਕਾਂ ਨੂੰ ਇੱਥੇ ਆਉਣ ਅਤੇ ਡਾਉਨਟਾਉਨ ਅਤੇ ਮਾਊਂਟ ਪਲੈਜ਼ੈਂਟ ਵਿਲੇਜ ਮਾਰਕੀਟਸ ਵਿਖੇ ਉਹ ਸਭ ਕੁਝ ਦੇਖਣ ਲਈ ਸੱਦਾ ਦਿੱਤਾ ਜਾਂਦਾ ਹੈ, ਜੋ ਇਹ ਪੇਸ਼ ਕਰਦੀਆਂ ਹਨ। ਇਹਨਾਂ ਵਿੱਚ ਹਰ ਉਮਰ ਦੇ ਲੋਕਾਂ ਦੇ ਅਨੰਦ ਮਾਣਨ ਲਈ ਸਥਾਨਕ ਭੋਜਨ ਅਤੇ ਗਤੀਵਿਧੀਆਂ ਹਨ। ਇਸ ਮਾਰਕੀਟ ਸੀਜਨ ਵਿੱਚ ਬ੍ਰੈਂਪਟਨ ਵਿੱਚ ਤੁਹਾਨੂੰ ਮਿਲਣ ਦੀ ਆਸ ਕਰਦੇ ਹਾਂ!”

- ਮੇਅਰ ਲਿੰਡਾ ਜੈਫਰੀ (Linda Jeffrey)

-30-

**ਬ੍ਰੈਂਪਟਨ ਵੱਡਾ ਸੋਚ ਰਿਹਾ ਹੈ।** ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ

ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। [www.brampton.ca](http://www.brampton.ca) 'ਤੇ ਹੋਰ ਜਾਣੋ।